

Regd. Office & Corporate Office : 373, Industrial Area-A, Ludhiana - 141 003 (INDIA) Phones : 91-161-2600701 to 705, 2606977 to 980 Fax : 91-161-2222942, 2601956



NSML/SD/2021

November 10, 2021

- The Vice President
 The National Stock Exchange of India Ltd., Exchange Plaza, 5th Floor, Plot No. C/1, G- Block, Bandra- Kurla Complex, Bandra (E), MUMBAI- 400051
- 2. The General Manager
 The Bombay Stock Exchange Limited
 25th Floor, P.J. Tower
 Dalal Street, Mumbai
 MUMBAI- 400001

Subject: News Paper Publication

Dear Sir,

Pursuant to Regulation 47 and other applicable provisions of SEBI (Listing Obligations and Disclosure Requirements) Regulations, 2015, we are sending herewith copies of newspaper publication of Financial Results for the quarter and half year ended 30th September, 2021 published in "Business Standard" and "Punjabi Jagran" dated November 10, 2021.

This is for the information of the general public as well as members of the Exchange.

Thanking you,

Yours faithfully,

For NAHAR SPINNING MILLS LIMITED

(COMPANY SECRETARY)

Encl: As Above.

Mumbai Office: 414, Raheja Chambers, 213 Nariman Point, Mumbai - 400 021

Phones: 91-22-22835262, 22835362

Fax: 91-22-22872863

Email: mumbai@owmnahar.com

Gurgaon Office: Flat No. 22-B, Sector-18, Gurgaon-120 015

Ph.: 91-124-2430532 - 2430533 Fax: 91-124-2430536

Email : delhi@owmnahar.com

e-Tender Notice Tender No : T No. 29 & 31/2021-22/SE/Q Mylom Grama Panchayath- Road restoration for the PWD roads Kottathala Inajakkadu road an Kottathala – Perumkulam, RWSS to Sooranadu South providing FHTC, PVC pipe line extensior supply and erection of pumpsets, installation of bulk water meter etc. in Sooranadu South Gram panchayath (Package-2) **FMD** : Rs. 50000 **Tender fee** : Rs. 5000+900 (18% GST- It will be paid by the contractor on reverse charge basis while filing his returns) Last Date for submitting Tender: 22-11-2021 02:00 pm Phone: 04742745293 Website: www.kwa.kerala.gov.ii ww.etenders.kerala.gov.in . KWA-JB-GL-6-485-2021-22 PH Circle Kollam

RAIN INDUSTRIES LIMITED Regd.Off: Rain Center, 34, Srinagar Colony, Hyderabad-500 073, Telangana State, India Ph No : 040-40401234 Fax : 040-40401214

CIN: L26942TG1974PLC001693 **NOTICE OF POSTAL BALLOT**

Notice is hereby given pursuant to Section 108. Section 110 and all other applicable provisions, if any, of the Companies Act, 2013 ("the Act") read with Rule 20 and 22 of the npanies (Management and Administration) Rules, 2014, read with General Circula No. 14/2020 dated April 8, 2020, the General Circular No. 17/2020 dated April 13, 2020 the General Circular No. 22/2020 dated June 15, 2020, the General Circular No. 33/2020 dated September 28, 2020, the General Circular No. 39/2020 dated December 31, 2020 and the General Circular No. 10/2021 dated June 23, 2021 issued by Ministry of Corporate Affairs ("MCA Circulars"), read with Regulation 44 of the Securities and Exchange Board of India (Listing Obligations and Disclosure Requirements) Regulations 2015 and Secretarial Standards on General Meetings (SS-2) including any statutory modification or re-enactment thereof for the time being in force and pursuant to other applicable laws and regulations, that the Resolutions are proposed to be passed by the Members of the Company through postal ballot by remote e-voting process ("E-Voting") for seeking approval of Members of the Company for (i) Re-appointment of Mr. N. Radhakrishna Reddy (DIN: 00021052) as the Managing Director of the Company for a period of 3 years i.e., from December 10, 2021 to December 9, 2024; (ii) To continue the appointment of Ms. Nirmala Reddy (DIN: 01673128) as an Independent Director of the Company, to hold office for her remaining term of office i.e., up to February 27, 2023 as she would be crossing 75 years of age on March 27, 2022; (iii) Re-appointment of Mr. Brian Jude McNamara (DIN: 08339667), as an Independent Director of the Company for eriod of 5 years i.e., from February 28, 2022 to February 27, 2027; and (iv) appointment of Mr. Robert Thomas Tonti (DIN: 09367847) as an Independent Director of the Company for a period of 5 years i.e., from October 31, 2021 to October 30, 2026 as detailed in the Notice of Postal Ballot dated 30th October, 2021.

On Tuesday, the 9th November, 2021, the Company has sent the Notice of Postal Ballot along with the Login ID and password to the Members for e-voting who have registered their e-mail id's with Depository Participant(s) or with the Company; The Board of Directors of the Company have appointed Mr. DVM Gopal (FCS: 6280 and CP: 6798) or in his absence Ms. Ansu Thomas (FCS: 8994 and CP: 16696), Practising

Company Secretaries as the Scrutinizer for conducting the Postal Ballot process. Members are requested to provide their assent or dissent through e-voting only. The Company has appointed Kfin Technologies Private Limited for providing e-voting facility to enable the Members to cast their votes electronically. The detailed procedure for e-voting is provided in the Notice of Postal Ballot. Members are requested to note that the e-voting shall commence from 9:00 Hours (IST) on Thursday. November 11 2021 and ends on 17:00 Hours (IST) on Friday, December 10, 2021. The e-voting module shall be disabled by KFIN for voting thereafter.

In accordance with the above mentioned Circulars, physical copies of the Notice of Postal Ballot along with Postal Ballot Forms and Pre-paid Business Reply Envelope will not be sent to the Members. The communication of the assent or dissent of the Members would take place through the remote e-voting system only. The voting rights of Members shall be reckoned as on November 5, 2021 which is the cut-off date. A person who becomes a Member after the Cut-off date shall treat this notice for information . purpose only. The copy of the Postal Ballot Notice is available on the Company's website at www.rain-industries.com, websites of the Stock Exchanges i.e., BSE Limited and National Stock Exchange of India Limited at www.bseindia.com and www.nseindia.com respectively and on the website of KFIN at https:// evoting.kfintech.com. Members who have not received the Postal Ballot Notice may download it from the above mentioned websites or write to the Company at secretarial@rain-industries.com.

Please note that the voting beyond 17:00 Hours on December 10, 2021 will not be valid and also shall not be allowed beyond the said date.

Members holding shares in physical mode and who have not updated their email addresses with the Company are requested to update their email addresses by writing to the Company at secretarial@rain-industries.com along with the copy of the signed request letter mentioning the name and address of the Member, self attested copy of the PAN card and self-attested copy of any document i.e., Driving License or Election Identity Card or Passport or Aadhar Card in support of the address of the Member. Members holding shares in dematerilised mode are requested to register. update their email addresses with the Depository Participants with whom they are maintaining Demat Accounts. In case of any queries / difficulties in registering the email address, Members may write to secretarial@rain-industries.com.

The resolution if approved, shall be deemed to have been passed on the last date of evoting i.e., Friday, December 10, 2021. The result of e-voting will be announced on or before Saturday, December 11, 2021 and will be displayed on the Company's Website https://:www.rain-industries.com and communicated to BSE Limited and National Stock Exchange of India Limited. The Company will also display the results of Postal Ballot at its Registered Office.

Mr. S. Venkat Ramana Reddy, Company Secretary, Rain Industries Limited, Regd. Off: Rain Center, 34, Srinagar Colony, Hyderabad – 500073, Telangana State, India, e-mail: secretarial@rain-industries.com, Phone No. 040-40401234 is responsible to address the grievances connected with the E-voting and Postal Ballot.

The result of the Postal Ballot by e-voting will be announced on or before 18:00 Hours (IST) on December 11, 2021 at the Registered Office of the Company.

By Order of the Board for **RAIN INDUSTRIES LIMITED**

S. Venkat Ramana Reddy **Company Secretary** Date: November 9,2021

NITIN SPINNERS LIMITED

Regd. Office: 16-17 Km. Stone, Chittor Road, Hamirgarh, Bhilwara - 311 025 (Rajasthan) CIN L17111RJ1992PLC006987 • Tel. : +91 1482 286110, Fax : 91 1482 286117. NITIN Website: www.nitinspinners.com E-Mail - nsl@nitinspinners.com

EXTRACT OF UNAUDITED FINANCIAL RESULTS FOR THE QUARTER AND HALF YEAR ENDED 30TH SEPTEMBER, 2021

			-		(III). III Luca,
S.	Particulars	Quart	er Ended	Half	Year Ended
No.		30.09.2021	30.09.2020	30.09.2021	30.09.2020
1	Total Income from Operations (Net)	66532.19	42698.57	121918.84	64689.75
2	Net Profit / (Loss) for the period (before Tax & Exceptional items)	14215.68	1804.31	23504.61	419.62
3	Net Profit / (Loss) for the period before Tax (after Exceptional	13761.30	1804.31	23050.23	419.62
	items)				
4	Net Profit / (Loss) for the period (after Tax & Exceptional items)	8739.27	1192.34	14740.62	277.18
5	Total Comprehensive Income for the period [Comprising Profit]	8796.67	1250.70	14735.69	595.89
	(Loss) for the period (after tax) and Other Comprehensive Income				
	(after tax)]				
6	Equity Share Capital (Face Value Rs. 10/- each)	5622.00	5622.00	5622.00	5622.00
7	Reserves i.e. Other Equity (excluding revaluation Reserves in				50740.75
	Audited Balance Sheet as at 31.03.2021)				50712.75
8	Earning Per Share (of Rs. 10/- each) (for continuing operations)-				
	1. Basic	15.54	2.12	26.22	0.49
	2. Diluted	15.54	2.12	26.22	0.49
\vdash					
Mat	0.1				

The above is an extract of the detailed Financial Results for the Quarter and half Year ended 30th September, 2021 filed with the Stock Exchanges under regulation 33 of the SEBI (Listing and other Disclosure Requirements) Regulations 2015. The full format of the Quarterly Financial Results are available on the Stock Exchange websites www.bseindia.com, www.nseindia.com and Company's website www.nitinspinners.com

> For and on behalf of Board of Directors For Nitin Spinners Ltd

Date: 09.11.2021 Place: Hamirgarh (Bhilwara)

(R.L. Nolkha) Chairman DIN: 00060746

Nanar spinning mills limited

Regd. Office: 373, Industrial Area 'A', Ludhiana-141003 CIN: L17115PB1980PLC004341, Ph. 0161-2665000, Fax: 0161-2222942 E-mail: secnsm@owmnahar.com, Website: www.owmnahar.com

EXTRACT OF STANDALONE UN-AUDITED FINANCIAL RESULTS FOR THE QUARTER ENDED 30TH SEPTEMBER, 2021

Sr.	Particulars	(Quarter Ende	d	Half Yea	Year Ended	
No.		30.09.2021	30.09.2021 30.06.2021 30.09.2020 3			30.09.2020	31.03.2021
		Un-audited	Un-audited	Un-audited	Un-audited	Un-audited	Audited
1	Total Income from Operations	84665.26	73952.91	54271.85	158618.17	75372.27	211883.24
2	Net Profit/(Loss) for the period	18246.90	13379.51	-2620.35	31626.41	-6522.07	5353.49
	(before Tax)						
3	Net Profit/(Loss) for the period (after Tax)	13657.90	10033.51	-1680.35	23691.41	-4222.07	4141.49
4	Total Comprehensive Income/(Loss) for	16798.65	12752.80	-1675.14	29551.45	-2644.87	7933.66
	the period (Comprising Profit/(Loss) for						
	the period (after tax) and other						
	Comprehensive Income/(Loss) (after tax)						
5	Equity Share Capital (face value of	1803.27	1803.27	1803.27	1803.27	1803.27	1803.27
	₹ 5/- each)						
6	Reserves (excluding revaluation reserves)	-	-	-	-	-	87985.57
	as shown in the Audited Balance Sheet of						
	previous year)						
7	Earnings Per Share (face value of						
	₹ 5/- each)						
	Basic/Diluted (₹)	37.88	27.81	-4.81	65.69	-11.86	11.33
NO	TFO.						

NOTES:

- . The Company is operating in single segment i.e. Textile, hence Segment Reporting under Ind As 108- (Operating Segment) is not applicable
- The above is an extract of the detailed format of Standalone Financial Results for the quarter ended 30th September, 2021 filed with the Stock Exchanges under Regulation 33 of SEBI (Listing and Other Disclosure Regulations, 2015. The full format of Standalone Financial Results for the quarter ended 30th September, 2021 is available on the Stock Exchanges websites i.e. www.bseindia.com and www.nseindia.com and also on the website of the company www.owmnahar.com.
- The Board has declared interim dividend of Rs. 1.50 per Equity Share of Rs.5/- each on Equity Share Capital of the Company The company has chalked out expansion and modernisation scheme involving capital expenditure of Rs.369 Crores fo increasing Spindlage capacity by 31200 spindles. New air Jet Spinning unit and Modernisation cum upgradation of company's spinning units. It will be implemented in full by Financial Year 2023.
- The above results have been reviewed by the Audit Committee and thereafter approved and taken on record by the Board at their meeting held on 9thNovember, 2021. These results have been reviewed by the Statutory Auditors of the Company

For NAHAR SPINNING MILLS LIMITED

Sd/ **JAWAHAR LAL OSWAL** (CHAIRMAN) (DIN: 00463866)

Place: Ludhiana Dated: 9th November, 2021

POLY FILMS LIMITED

EASY FINCORP LTD CIN L65920MH1984PLC118029 Read, Office: 2nd Floor, Spencer Building, Near Bhatia Hospital, 30 Forjeet Street, Grant Road (West), Mumbai – 400 036 Tel: 022-66886200 Email: easyfincornltd@gmail.com website: easyfincorn.com Statement of Standalone unaudited Results for the Quarter & Half year Ended 30.09.2021

Unaudited

1.95

(2.03)

(2.03)

24.50

(0.83)

(0.83)

The Audit committee has reveiwed these results and the Board of Directors has approved the above results at their meeting held or

The Company has only one reportable segment. Hence, the disclosure as required under Ind AS 108 'Segment Reporting' is not give

The financial results of the Company have been prepared in accordance with Indian Accounting Standards (Ind AS) notified under

Section 133 of the Companies Act, 2013 read with the relevant rules of the Companies (Indian Accounting Standards) Rules, 2015

The figures for the guarter ended 30th September 2021 represent the balance between unaudited figures in respect of the half year

The figure for the corresponding previous periods have been regrouped/reclassified wherever considered necessary to conform to

P Nahar Capital and Financial Services Ltd.

Regd. Office: 375, Industrial Area 'A', Ludhiana-141003

CIN: L45202PB2006PLC029968 Ph. 0161-2665000, Fax: 0161-2222942 Email: secncfs@owmnahar.com, Website: www.owmnahar.com

EXTRACT OF STANDALONE AND CONSOLIDATED UN-AUDITED FINANCIAL RESULTS FOR THE QUARTER/HALF YEAR ENDED 30TH SEPTEMBER, 2021

1981.86

1810.16

1352.15

2803.34

837.31

8.07

www.nseindia.com and www.bseindia.com and also available on Company's website i.e. www.owmnahar.com

Un-audited

1555.20

8504.94

5594.03

14389.48

33.40

. The above is an extract of the detailed format of Financial Results alongwith Segment Reporting for the quarter and half year

ended 30th September, 2021 filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the Un-audited Financial Results alongwith Segment

Reporting for the quarter and half year ended 30th September, 2021 are available on the Stock Exchange websites i.e.

The Board of Directors has declared an interim dividend of Rs. 1.50/- per equity share of Rs. 5/- each on equity share capital of

. The standalone and consolidated financial results have been reviewed by the Audit Committee and thereafter approved and

taken on record by the Board of Directors at their meeting held on 9th November, 2021. These results have been reviewed by

Quarter Ended

1060.72

6081.88

5831.81

12997.83

34.83

Quarter Ended

1060.72

787.23

640.71

2610.67

837.3

3.83

as amended by the Companies (Indian Accounting Standards) (Amendment) Rules, 2016.

ended September 30, 2021 and those published for the first quarter of the respective financial year.

Particulars

Net Profit/ (Loss) from ordinary activities after tax

Total Comprehensive Income /(Loss) net of tax

Reserves (excluding Revaluation Reserves

discontinued operations) - (of ₹ 10/- each)

the figures presented in the current period.

as per balance sheet of previous year)

Earning per Share (for continuing and

Total Income from operations (net)

Profit / (Loss) before tax

Equity Share Capital

a) Basic

b) Diluted

Place : Kolkata

Date: 09/11/2021

Particulars

Income (after tax)1

of ₹ 5/- each)

previous year)

₹ 5/- each)

the company.

Particulars

Profit before tax

₹ 5/- each)

Basic/Diluted (₹)

Place: Ludhiana

Net profit after tax

NOTES:

Basic/Diluted (₹)

(₹ in Lakhs)

Total income from operations (net)

Net Profit for the period (before Tax)

Net Profit for the period (after tax)

Total Comprehensive Income for th

period (Comprising Profit for the period

Paid up Equity Share Capital (Face Value

Reserves (excluding Revaluation Reserve

as shown in the Audited Balance Sheet of

Earnings Per Share (Face Value of

Statutory Auditors of the Company

Total Income from operations

Total Comprehensive Income

Dated: 9th November, 2021

Farnings Per Share (Face Value of

Consolidated financial results are as under:

(after tax) and Other Comprehensive

9th November 2021

Quarter ended

30.09.2021 30.06.2021 30.09.2020

Unaudited

1.93

(0.92)

(0.92)

24.50

(0.38)

(0.38)

Unaudited

3.34

(0.41)

(0.38)

24.50

(0.16)

(0.16)

(₹ in Lacs

Audited

10.9

(2.23)

(2.23)

104 59

24.50

246.65

(0.91)

(0.91)

Six Months ended Year ende

30.09.2021 | 30.09.2020 | 31.03.202

6.18

(0.29)

(0.29)

24.50

(0.12)

(0.12)

For Easy Fincorp Limited Sd/-

Akhilanand Joshi

DIN 07041418

Half Year Ended

2514.73

2262.96

1722.27

3121.0

837.3

10.28

3042.58

2597.39

1992.86

5414.01

837.31

11.90

Half Year Ended

2615.92

14586.82

11425.84

27387.31

68.23

Un-audited

2393.86

1303.49

2528.61

17.03

0.10

JAWAHAR LAL OSWAL

(CHAIRMAN)

(DIN: 00463866)

30.09.2021 30.06.2021 30.09.2020 30.09.2021 30.09.2020 31.03.2021

Un-audited | Un-audited | Un-audited | Un-audited | Un-audited

1102.80

963.47

893.65

707.35

837.31

5.34

30.09.2021 30.06.2021 30.09.2020 30.09.2021 30.09.2020 31.03.2021

Un-audited | Un-audited | Un-audited

981.94

697.91

(77.37)

(169.75)

(0.46)

For NAHAR CAPITAL AND FINANCIAL SERVICES LTD.

(₹ in Lakhs

Year Ended

Audited

4759.52

4109.55

2966.90

7660.23

837.31

70226.33

17.72

(₹ in Lakhs

Year Ended

Audited

4638.64

8369.99

6097.14

15261.50

36.41

Unaudited Unaudited

3.88

(2.95)

(2.95)

24.50

(1.20)

(1.20)

Regd. Office: 376, Industrial Area 'A', Ludhiana-141003 CIN: L17115PB1988PLC008820 Ph. 0161-2665000, Fax: 0161-2222942 Email: secnel@owmnahar.com, Website: www.owmnahar.com

EXTRACT OF STANDALONE AND CONSOLIDATED UN-AUDITED FINANCIAL RESULTS FOR THE QUARTER/HALF YEAR ENDED 30TH SEPTEMBER, 2021

	(₹ in Lakhs)									
Sr.	Particulars	(Quarter Ende	d	Half Yea	ar Ended	Year Ended			
No.		30.09.2021 Un-audited		30.09.2020 Un-audited		30.09.2020 Un-audited	31.03.2021 Audited			
1	Total Income from Operations	10760.01	10583.68	7802.26	21343.69	13490.34	30861.28			
2	Net Profit for the period (before Tax)	2451.08	2083.36	1602.95	4534.44	2915.23	6852.85			
3	Net Profit for the period (after Tax)	1886.12	1518.09	1274.56	3404.21	2159.20	5143.63			
4	Total Comprehensive Income for the	13928.12	9579.07	1460.90	23507.19	2998.10	10740.00			
	period (Comprising Profit) for the period									
	(after tax) and other Comprehensive									
	Income) (after tax)									
5	Paid up Equity Share Capital (Face Value	1229.40	1229.40	1229.40	1229.40	1229.40	1229.40			
	of ₹ 5/- each)									
6	Reserves (excluding revaluation reserves)	-	-	-		-	26874.98			
	as shown in the Audited Balance Sheet of									
	previous year)									
7	Earnings Per Share (face value of									
	₹ 5/- each)									
	Basic/Diluted (₹)	7.67	6.17	5.18	13.85	8.78	20.92			

NOTES:

- 1. The Company is operating in single segment i.e. BOPP Films, hence Segment Reporting under Ind As 108- (Operating Segment) is not applicable.
- The above is an extract of the detailed format of quarter and half year ended 30th September 2021 Financial Results filed with the stock Exchanges under Regulation 33 of the SEBI (Listing Obligations and Disclosure Requirements) Regulations, 2015. The full format of Standalone and consolidated Financial Results for the quarter and half year ended 30th September, 2021 are available on the Stock Exchange websites i.e. www.nseindia.com and www.bseindia.com and also available on Company's website i.e. www.owmnahar.com.
- The above results have been reviewed by the Audit Committee and thereafter approved and taken on record by the Board at their meeting held on 9th November, 2021. These results have been reviewed by the Statutory Auditors of the Company.

Sr.	Particulars		Quarter Ended			Half Year Ended		
No.			30.06.2021 Un-audited				31.03.202 Audited	
1	Total Income from operations	10660.84	10583.68	7769.20	21244.52	13457.28	30828.3	
2	Profit before tax	2885.75	2336.32	1922.71	5222.07	3562.14	7970.6	
3	Net profit after tax	2320.79	1771.05	1594.32	4091.84	2806.11	6261.4	
4	Total Comprehensive Income	14935.74	10609.79	1707.11	25545.53	4197.25	13710.7	
5	Earnings Per Share (Face Value of							
	₹ 5/- each)							

9.44

7.20

6.48

16.64

For NAHAR POLY FILMS LTD. Sd/

JAWAHAR LAL OSWAL (CHAIRMAN) DIN: 00463866

11.41

SUTLEJ TEXTILES AND INDUSTRIES LIMITED Regd.Office: Pachpahar Road, Bhawanimandi - 326 502 (Rajasthan) CIN : L17124RJ2005PLC020927 Tel: (07433)222052/82/90, Email: hoffice@sutlejtextiles.com, Website: www.sutlejtextiles.com textiles and industries limited **EXTRACT OF CONSOLIDATED FINANCIAL RESULTS** (₹ in Crore)

FOR THE QUARTER AND HALF YEAR ENDED 30TH SEPTEMBER. 2021

3 Months Preceding Corresponding Year to Year to Previous Ended 3 Months 3 Months date Figures | date Figures Accounting Ended in the for Current | for Previous Ended Year **Particulars** Previous Year Period Ended Period Ended Ended Unaudited Unaudited Unaudited Unaudited Unaudited Audited 30.09.2021 30.06.2021 30.09.2020 30.09.2021 30.09.2020 31.03.2021 Total Income from Operations 786.05 586.74 465.66 1372.79 657.47 1884.03 Net Profit / (Loss) for the period (before Tax 64.59 33.66 (5.24)98.25 (60.56)2.08 Exceptional and/ or Extraordinary items) Net Profit / (Loss) for the period before tax 64.59 33.66 (5.24)98.25 (60.56)2.08 (after Exceptional and / or Extraordinary items) Net Profit / (Loss) for the period after Tax 41.68 20.39 (4.72)62.07 (42.95)(3.66)(after Exceptional and / or Extraordinary items) Total Comprehensive Income for the period (42.75)41.84 20.65 (4.82)62.49 0.45 [Comprising Profit / (Loss) for the period (after tax) and other Comprehensive Income (after tax)] Paid-up Equity Share Capital 16.38 16.38 16.38 16.38 16.38 16.38 (Face Value of ₹ 1/- per share) Other Equity 938.26 Earnings Per Share before / after extraordinary items (of ₹ 1/- each) (not annualised) a) Basic : 2.54 1.24 (0.29)3.79 (2.62)(0.22)b) Diluted 3.79 2.54 1.24 (0.29)(2.62)(0.22)

Key information on Standalone Financial Results						(₹ in Crore)
Particulars	3 Months Ended	Preceding 3 Months Ended	Corresponding 3 Months Ended in the Previous Year	date Figures for Current	Year to date Figures for Previous Period Ended	Previous Accounting Year Ended
	Unaudited	Unaudited	Unaudited	Unaudited	Unaudited	Audited
	30.09.2021	30.06.2021	30.09.2020	30.09.2021	30.09.2020	31.03.2021
Total Income from Operations	778.86	577.77	460.32	1356.63	648.34	1861.08
Profit Before exceptional items and tax	63.52	37.26	(1.66)	100.78	(53.21)	15.14
Profit Before Tax	63.52	37.26	(1.66)	100.78	(53.21)	15.14
Profit After Tax	40.63	24.02	(1.11)	64.65	(35.54)	9.51
Total Comprehensive Income	40.80	24.18	(0.89)	64.98	(35.10)	13.93

Notes:

- 1. The above results were reviewed by the Audit Committee and approved by the Board of Directors of the Company at their respective meetings held
- The above is an extract of the detailed format of Quarterly Financial Results filed with Stock Exchange under Regulation 33 of the SEBI (Listing Obligations and Disclosure Requirements) regulations, 2015. The full format of the Standalone and Consolidated Financial results for the three months and half year ended 30 September 2021 are available on Stock Exchanges websites www.bseindia.com and www.nseindia.com and on Company's website www.sutleitextiles.com.

(Bipeen Valame)

Place: Mumbai Date: 09 November, 2021

Place: Ludhiana Dated: 9th November, 2021 Whole-time Director & CFO

Basic/Diluted (₹)

on 8 November 2021 and 9 November 2021.

For SUTLEJ TEXTILES AND INDUSTRIES LIMITED

RADHIKA KHURANA Date: 09.11.2021 (Company Secretary) M. No.: A32557 Place: Gurugram

Nos. 30056667 to 30056688. The Company shall proceed to issue Duplicate Share Certificate in favour of the above named Shareholder, if no objection is received within 15 days from date of

Place :Hyderabad

HB PORTFOLIO LIMITED

CIN: L67120HR1994PLC034148

Area, Sector 32, Gurugram-122001, Haryana

Ph.: + 91-124-4675500 Fax No.: + 91-124-4370985

E-mail: corporate@hbportfolio.com

Website: www.hbportfolio.com

NOTICE

Notice is hereby given that Tufail Ahmad Khan, Shareholder of the Company has

requested for issuance of Duplicate Share

Certificate for 22 Equity Shares of Rs. 10/ each in lieu of lost/misplaced Original Share Certificate No. 340279 having Distinctive

Regd. Off.: Plot No. 31, Echelon Institution

publication of this Notice.

For HB Portfolio Limited AJAY KUMAR MOHANTY Date : 09.11.2021 (Company Secretary) M. No.: FCS-7133

Place: Gurugram

HB ESTATE DEVELOEPRS LIMITED CIN: L99999HR1994PLC034146 Regd. Off.: Plot No. 31, Echelon Instituti

Area, Sector 32, Gurugram-122001, Haryan **Ph.**: + 91-124-4675500, Fax No.: + 91-124-4370985 E-mail: corporate@hbestate.com, Website: www.hbestate.com NOTICE

Notice is hereby given that Tufail Ahmad Khan, Shareholder of the Company has requested for issuance of Duplicate Share Certificate for 34 Equity Shares of Rs. 10/ each in lieu of lost/misplaced Original Share Certificate No. 540346 having Distinctive Nos. 53068002 to 53068035

The Company shall proceed to issue Duplicate Share Certificate in favour of the above named Shareholder, if no objection is received within 15 days from date of publication of this Notice

For HB Estate Deve

ਇਕ ਨਜ਼ਰ

ਆਰ ਹਰੀ ਕੁਮਾਰ ਹੋਣਗੇ ਅਗਲੇ ਜਲ ਸੈਨਾ ਮੁਖੀ रुली विक्री : गांधीन श्रेतिका ਨਵਾ ਬਰੋਕ : ਜਾਹਰ ਕਰਨਾਰ ਵਾਰ ਹਰੋਂ ਤੁਮਾਰ ਭਾਵਤੀ ਜਨ ਨੰਨਾ ਦੇ ਅਰਫ਼ਤੇ ਮੂਜੀ ਹੋਦਾਰੋ। ਮੋਜੂਦਾ ਜਨ ਨਿਨ ਮੂਜੀ ਐਫ਼ਜ਼ੈਕਟਰ ਕਰਜ਼ਰੀਰ ਜਿੰਘ 30 सर्वेचन है सेद्याधन है को का द्यारीन बेजीनका क्रमा मेलुरा सभे पंजारी जान मेरा जाना है ਸਦੇ ਪੜ੍ਹਾਈ ਜੂਜ ਸਦਾ ਕਰਾਨ ਹੈ ਕੁਸੈਂਕ ਅਕਸਦਾ ਕਮਾਉਂਦਾ ਇਹ ਹੀਤ ਕੁਸੈਂਕ ਅਕਸਦਾ ਹੈ ਮੈਕਨਕਾਵਾਂ ਨੂੰ ਇਕ ਗਿਆਨ ਵਾਈ ਕਰ ਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਜ਼ੋਅ ਚੰਘ ਅਫਿਲ ਅਫੁਲਿਆਂ 'ਤੇ ਕੋਮ ਕੀਤਾ ਹੈ।

ਵੇਟਿੰਗ ਲਿਸਟ ਦੇ 52 ਲੱਖ ਲੋਕ ਨਹੀਂ ਕਰ ਸਕੇ ਸਫ਼ਰ

ਦਦਨ ਨੂੰ ਅੰਤਿਮ ਤੁਮ ਦਿੱਤੇ ਜਾਣ ਤੋਂ ਬਾਅਦ ਵੇਦਿੰਗ ਬਿਸਟ 'ਚ ਬਾਮਸ਼ ਬਾਅਦ ਬਣਗ ਬੋਸਾਣ 'ਚ ਹਾਮਰ ਤਹ ਲੱਮ ਤੋਂ ਬੰਧ ਲੱਜ ਵਾਲੂ ਜਿੱਤੀ ਸਨ ਦੇ ਪਹਿਣਾਂ ਕੁੱ ਅਸੀਨਿਆ 'ਚ ਹੁੰ-ਕਾਰੇ ਬਾਚਲ ਲਈ ਕਰ ਸਮੇਂ। ਇਹ ਸਾਹਰਦੀ ਜਿਹਤ ਅਾਰਟੀਆੜੀ 'ਚ ਸਾਹਰਦੀ ਅਗਤੀ ਹੈ। ਇਸ ਹੋਂ ਪੜਾ ਸੰਗਰਦੀ ਅਗਤੀ ਹੈ। ਇਸ ਹੋਂ ਪੜਾ ਹੋਣਾ ਦੀ ਕਿਵਾਰੀ ਕਰਦੀ ਸਨ। ਦੇ ਜਾਂ ਹੋਣਾ ਦੀ ਜਿਣਤੀ ਚਵਾਏ ਜਦ ਦੀ ਨੂੰਨਾ ਦੇ ਜ਼ਬਦਤ ਬਜਾਦ ਜਾਦ ਦੀ ਜ਼ਬੂਕਤ ਹੈ। ਮੱਧ ਪ੍ਰਦੇਸ਼ ਦੇ ਚੰਦਰਸ਼ੇਸ਼ਤ ਕੀਕ ਦਿੱਤੇ ਅਰਦੀਆਦੀ ਕਾਫ਼ੀ ਕਾਰਤ ਕੀਕੀ ਜਾਤਕਾਰੀ ਮੁਤਾਬਕ ਦਿੱਤੀ ਜਾਲ ਤਰਤਾ-ਕਰਤਾ ਦੇ ਸਮਲੰਬ ਕਰ ਕਰਤਰਜ਼ਲ ਦੀਜ਼ੋਨਿਆਰ (ਨਾਕਰੀ ਨਾ ਦਿਨਾਵੜ) ਦੇ ਤਰਕਰਾਮ ਵਾਰਤੀਆਂ ਦੀ ਸੁਸਿੰਗ ਜੰਦ ਕਰ ਦਿੱਤੀ ਗਈ। ਤਿਹਾ the order flower for 15 miles वेटिन से स्विती 'प सह

ਭੂਸ਼ਣ ਸਟੀਲ ਦੀ 61.38 ੂ ਕਰੋੜ ਦੀ ਜਾਇਦਾਦ ਜ਼ਬਰ

रुवी विभी : विश्ववेदानी द ortokyzky nitútní stupti क्षाकरताट (प्रकार न मन्द्र राज्यित भगवी 'व द्वाराट गर्देश रेठवंदत ने द्वाराट भेरवली रेठवंदत से ठाउठ भरेत से सरिक्षण समय भीती है। कार दोनी कही सहिरूप 'र भागकारक से कारेक्स महित्र सेती Horses of Princip Hotal state with all grew small constalls it four for the four flow for governiche it man victor when these, while there is don't all green when the state is with regulators are given it and mentioners are given in the constallation. ਕ੍ਰਾ ਗੀਆ ਮੁਸ਼ਕਸ ਪ੍ਰਕਿਰਿਆ। ਜ਼ਰੀਵੇਂ ਉਸ 'ਚ ਰਿਚਵੇਰੀ ਕੀਤੀ।

ਨਰਵਾਰੇ ਨੇ ਨੇਪਾਲੀ ਫ਼ੌਜ ਮੁਖੀ ਨਾਲ ਕੀਤੀ ਜਰਚਾ

ਨਵੀਂ ਦਿੱਲੀ : ਭੇਜ ਦੇ ਜਨਵਲ ਵੀਮਵੀਮ ਨਕਵਾਰੇ ਨੇ ਸੰਵਾਲਵਾਵ ਨੂੰ ਵਾਲੇ ਨੰਗਰੀ ਕਦੂਕਰ ਜਨਤ ਪੁਰੂ ਕਮ ਸ਼ਕਮ ਨਾਲ ਜਿੱਤੇ 'ਚ ਉੱਤਰਦੇ ਨਵੇਂ ਜੁਕੱਤਿਆ ਹਜ਼ਾਹ । ਜੰਦਿਨਤਾ ਦੂਵੀਏ ਫੋਈ ਜਦਿਨੀਗ ਚਾੜਾਉਣ ਦੇ ਮੁੱਦੇ "ਤੇ ਜ਼ਿਲਦਾਰ ਨਾਨ ਚਰਦਾ ਕੀਤੀ। ਜਨਦਨ ਹਰਮਾ eaerforers 'ਤੇ ਭਾਵਿਸ਼ਾਨ ਦੇ ਕਬੰਦੇ ਦਾ ਬੇਦਰੀ ਸੁਹੀਮਿਆ 'ਤੇ ਪੈਟ ਕਰਕੇ ਦਾ ਕਰਕੀ ਸੁਰੱਖਿਆ 'ਤੇ ਹੋਰ ਰਾਸ਼ੀ ਅਸਤ 'ਤੇ ਇਸਾਹ ਕਰਾਰਤ ਸੂਜੀ ਕਰ ਇਨਾ ਹੋਏ 'ਤੇ ਭਾਰਤ ਆਈ ਹਰ। ਨੰਪਾਰੀ ਹੈਂਸ ਮੁਤਾਬਤ ਸ਼ਾਤਮਾ ਨੂੰ ਭਾਰਤੀ ਜ਼ੌਸਾ ਦੇ ਆਨਵੇਗੇ ਜਨਰਕਾ ਦੀ ਉਪਾਧੀ ਨਾਲ ਨਵਾਲਿਆ ਜਾਵੇਗਾ। ਰਾਫੇਲ ਸੌਦੇ 'ਚ ਦਲਾਲੀ 'ਤੇ ਸਿਆਸਤ ਭਖੀ ਭਾਜਪਾ ਹੋਈ ਹਮਲਾਵਰ

ਕਾਂਗਰਸ ਦਾ ਮਤਲਬ ਹੈ 'ਆਈ ਨੀਡ ਕਮਿਸ਼ਨ' : ਸੰਬਿਤ ਪਾਤਰਾ

ਜਾਵਾਰਣ ਰਿਉਂਤੇ, ਨਵੀਂ ਦਿੱਸ਼ੀ : ਰਾਜ਼ੋਨ ਜਨਤ ਜਹਾਰ ਸੋਟੇ 'ਚ ਦਰਜ਼ਤ ਦਿੱਤੇ ਜਾਵ ਕ ਦਿੱਤੀ ਹਾਹਿ ਜਦੋਂ 'ਵ ਦਰਜੀ ਦਿੱਤੇ ਜਦ ਸਾਹਮਦੇ ਆਉਣ ਤੋਂ ਬਾਅਦ ਸ਼ਾ'ਤੇ ਕਰਜ਼ਾਰਤ ' ਉਵਾਂ ਭਾਜਪ ਜਾਂਬਰਜ 'ਤੇ ਕਰਨਾਵਰ ਹੋ ਗਈ ਹੈ। ਹਵਾਈਦੀ ਨਿਊਜ਼ ਹਜ਼ਹਲ ਜੀਡੀਆਪਥਟ ਨੂੰ ਜਾਂਬਰਲ ਵੀ ਅਕਵਾਰੀ ਵਾਲੀ

ਸਨਕਾਰੀ ਲਿੰਦਾ ਗਿਆ। ਉੱਥੇ ਕਾਰਜ਼ਸ਼ੰ ਨੇ ਦਸਤਾਵੇਰਾ ਦੇ ਸਥਾਰੂਦ ਸਮਲੇ ਦੀ ਆਂਦ ਨਾ ਅਵਾਉਂਦਾ ਨੂੰ ਦੋ ਜੋ ਰਾਜ਼ਸ਼ ਨੂੰ ਜੇਸਦ ਜੀ ਗੱਲਿਆ ਕੀਤੀ। ਕਵੇਲਾ ਜਿੱਥੇ 'ਚ ਸਥਾਈ ਨੂੰ ਦੋ ਕੇ ਹਰ ਸ਼ਜ਼ਾ ਕਰਨਾ ਕੇ ਉਸ ਦੇ ਨੇਜ਼ਾ ਨਾਰੁਲ, ਜ਼ਾਦੀ ਦੇ ਨਿਜ਼ਾਨੇ 'ਤੇ ਹਵੇਂ ਸਥਾਮ ਨੂੰ ਅਨੁਨਾਕਾ ਕਰਨਾ ਦਾ ਸਥਾਰੂ ਕੋਟਾ ਜ਼ਿੰਗਿਆ ਹੈ। ਜਿੰਦੇਤ ਮਾਤਰਾ ਨੇ ਜਿਹਾ ਜਿ ਜੂਦ

= ब्रामश है विद्या, सकती से ਦਾਅਵੇਂ 'ਤੇ ਜਵਾਬ ਦੇਤ ਰਾਹਲ + ਰਾਹਲ ਨੇ ਜਾਂਦ ਨਾ ਸ਼ਰਵਾਉਣ ਜਾ ਦੇਵਿਆ ਜੋਜਾ

ਦਰਨਕੇ ਵਾਦ ਵਾਲੇ ਕਾਂਦਰਕ ਜ਼ਿਲਾ ਦੁਤਤਰ ਵਾਦ ਵਾਲੇ ਕਾਂਅਰ ਉਲ੍ਹਾ ਦੇਸ਼ ਦੇ ਜ਼ੋਵਿਕ 'ਤੇ ਬੜ੍ਹ ਗੀ ਜੀ। ਉਨ੍ਹਾ ਦੇਸ਼ ਦਾਰਿਆ ਕਿ ਕਵਾਰੀ ਫੋਸ ਨੂੰ ਜੰਗੀ ਸਰਵਾ ਹੀ ਸਮਤ ਸਕੂਰਤ ਦੇ ਜ਼ਾਵਦੂਰ ਸ਼ਰਮੀ ਤੋਂ ਛੋੜਤ 'ਚ ਸੂਚੀਏ ਸਰਵਾਰ 'ਚ ਭਾਵੇਜ਼ ਜੋਵੇਂ ਨੂੰ ਆਖ਼ਤੀ ਤੂਪ ਨਹੀਂ ਇਤਾ ਦਾ ਸ਼ਰਿਕਤੇ

ਦਾ ਸ਼ਹਿਰਦਾ । ਉਨ੍ਹਾਂ ਸਿਹਾ ਕਿ ਜੀਏ 'ਚ 40 ਸ਼ੀਜਦੀ ਦੀ ਦਰਦੀ ਦੀ ਸਭਤ ਜੋਵ ਕੇ ਕਾਰਜ਼ਸ ਨੇ ਦੁਨੀਆ ਦੇ ਜ਼ਰਦੀ ਦਾ ਜਹਾ ਜ਼ਿਲਦਰ ਜ਼ਰੂ ਜਿੰਦਾ ਜ਼ਰਦਜ਼ੀ ਦਾ ਜਹਾ ਜ਼ਿਲਦਰ ਜ਼ਰੂ ਜਿੰਦਾ ਜ਼ਰਦਜ਼ੀ ਦਾ ਜ਼ਰਦਜ਼ਿਆ ਨਿਹਾ ਜ਼ਿਲਦੀ ਦਾ ਦਾ ਦਾ ਜ਼ਿਲ੍ਹਾਂ ਨਿਹਾਂਦਾ ਨਿਹਾਂ ਜ਼ਿਲ੍ਹਾਂ ਜ਼ਰਦਜ਼ੀ ਦਾ ਜ਼ਰਦਜ਼ ਨਿਹਾਂਦਾ ਨਿਹਾਂ ਜ਼ਿਲ੍ਹਾਂ ਜ਼ਰਦਜ਼ੀ ਦਾ ਜ਼ਰਦਜ਼ੀ ਜ਼ਿਲ੍ਹਾਂ ਨਿਹਾਂਦਾ ਜਾਂਗਰਮ (ਆਈਐੱਨਸੀ) ਦੀ ਜਗ੍ਹਾ 'ਆਈ ਨੀੜ ਸੰਦਿਸ਼ਨ' ਹੋਣਾ ਵਾਹੀਦਾ ਹੈ।

ਕਾਂਗਰਸ ਦੱਸੇ ਦਲਾਲੀ ਦੀ ਰਕਮ ਗਿੱਥੇ ਜਾ ਰਹੀ ਸੀ

ਵਧੇਸ਼ ਜੋਵੇਂ ਸਬੰਤੇ 2007 ਤੋਂ 20 ਦ ਹਵੀ-ਸਾਨ ਹਨ ਜੀਵਰ ਦੂਸਵੀ ਦੀ ਦਰਜੀ ਜੀਵ ਚਾਲੇ ਗੁਜ਼ੇਲ ਗੁਜ਼ਤਾ ਨੂੰ ਸਜ਼ਸਤਾਵੀਸਟਰੀਡ ਦੀ ਦਰਜੀ 'ਚ ਲਜ਼ਤ ਹੋਣ ਦਾ ਦੇਸ਼ ਲਜ਼ਾਉਂਦੇ ਹੋਏ ਚਾਹਰਾ ਨੇ ਨਿਹਾ ਕਿ ਜ਼ਾਜ਼ਬਰ ਨੇ ਬਿਹਾ ਜਾਣ ਕਰਨਾ ਚਾਹੀਦਾ ਹੈ ਕਿ ਰਰ ਇਹ ਵਲਾਨੀ ਦੀ ਰਜ਼ਮ ਹਿੱਥੇ

10 ਜਨਪਥ, ਭ੍ਰਿਸ਼ਟਾਚਾਰ ਦਾ ਨਵਾਂ ਪੂਰਾ

vise है स्टिब्र बार्च है जिसम 10 ਜਨਮਕ ਨੂੰ ਗਿਰਣਾਵਾਵ ਦਾ ਨਹਾਂ 10 ਜਨਮਕ ਨੂੰ ਗਿਰਣਾਵਾਵ ਦਾ ਨਹਾਂ 10 ਸਰਾਵ ਦਿੱਤਾ। ਉਨ੍ਹਾਂ ਜਿਹਾ ਕਿ ਮੋਦੀ ਸਰਵਾਵ ਨੇ ਜਿਹ ਵਰਾਂਸ਼ ਸਰਬਾਦ ਨਾਜ ਕਰਾਵ ਕਰ ਕੇ ਜਾਣ ਜੁਸਕੇ ਸਭੀਕੇ ਨਾਲ ਕਾਫੇਲ ਜਹਾਵਾਂ ਨੂੰ ਜਾਹਤ ਤੋਰਵਾਉਣ ਦਾ ਜ਼ਿਮ ਜੀਤਾ ਹੈ। ਮੋਫੀ ਸਰਕਾਰ ਦੀ ਬਦੈਸ਼ੜ ਹੀ ਹਵਾੜੀ ਛੋਜ ਨੂੰ ਰਾਵੇਤ ਜਹਾਰ ਜ਼ਿੰਦਤ ਸ਼ਹਿਆ।

ਰਾਹੁਲ ਨੇ ਕਾਂਗਰਸ ਆਗੂਆਂ ਦਾ ਵਧਾਇਆ ਹੈਸਲਾ

ਕਾਰਨ ਦੇ ਪਲ ਦਾ ਸਵਾਰ ਕਾਰਗ ਕਾਰਗ ਨੂੰ ਜਾਣ ਦਿਸਾਂ ਹੈ ਹੈ ਹਰੀਤ ਹਲ ਦਿਸ਼ਤ ਉਨ੍ਹਾਂ ਸੰਗੀਆਮਦਦ ਦੀ ਲਿੰਗਣ 'ਚ ਹੀ ਦਰਜੀ ਨਾਲ ਚੁਣੇ ਦਲਜਾਵੇਗ ਦਿਵ ਦੇ ਕਾਰਗੂਰ ਸੰਗੀਆਈ ਤੇ ਦੀਜ਼ੀ ਦੀ ਜਾਰ ਸ਼ੁਰੂ ਨਾ ਲੀਤੇ ਜਾਣ ਦਾ ਉਦਾ ਉਲਿਆ। ਕਾਰਗ ਸਾਰੀ ਨੇ ਦਾ ਕਾਰਟ 'ਤੇ ਜਿਵਦੀ ਦੇ ਸਾਰੀ ਦਾ ਕਾਰਟ ਦੀ ਹੋਣ ਸਾਰੀ ਦੇ ਹਨ ਕਾਰਗ ਸਾਰੀ ਨੇ ਦਾ ਕਾਰਟ ਕਾਰਤ ਦੇ ਜਿਸਦੀ ਵਾਲ ਦੇ ਵਾਲ ਦੇ ਹਨ ਕਾਰਟ ਦੇ ਕਾਰਟ ਦਿੰਦਿਆਂ ਕਾਰਗਤੀ ਕਾਰਗਤਾਂ ਨੂੰ ਜਿਵੇਂ ਸਰਕਾਰ ਵਿਦਾਹ ਦਰਜ਼ਤੀ ਵਾਲੀ ਰੋਕਦ ਦਾ ਜਿਵਦੀ ਦਾ ਜਾਰਤ ਕਾਰਟੇ ਤੇ ਜਿਹਾ ਕਿ ਦਿਸਾ ਸੰਗਤ 'ਚ ਰਕਦ, ਜਿਸਦੇ ਤੋਂ ਕਾਰਟ ਦੀ ਸ਼ਿਲ ਕਾਰਟੇ ਕਾਰਗਤੀ ਕਾਰਗਤਾਂ ਹੈ ਤੋਂ ਜਿਹਾ ਵਿੱਚ ਦਿਸ਼ਤ ਸੰਗਤ 'ਚ ਰਕਦ, ਜਿਸਦੇ ਤੋਂ ਕਾਰਟ ਦੀ ਸਿੰਘ ਕਾਰਟੇ ਕਾਰਗਤਾਂ ਕਾਰਤ ਵਾਲੇ ਤੇ ਜਿਹਾ ਵਿੱਚ ਦਿਸ਼ਤ ਸੰਗਤ ਦੇ ਜ਼ਿਲ੍ਹਾਂ ਦੀ ਜਾਰਤ ਦੇ ਜਾਰਤ ਦੇ ਜਾਰਤ ਦੀ ਸ਼ਿਲ੍ਹਾਂ ਦੀ ਜਾਰਤ ਦੀ ਸ਼ਿਲ੍ਹਾਂ ਦੀ ਜਾਰਤ ਦਾ ਜਾਰਤ ਕਾਰਟੇ ਤੇ ਜਿਹਾ ਵਿੱਚ ਦਿਸ਼ਤ ਸੰਗਤ ਦੇ ਜਾਰਤ ਦਾ ਜਾਰਤ ਦੀ ਜਾਰਤ ਜਾਰਤ ਦੀ ਸ਼ਿਲ੍ਹਾਂ ਦੀ ਜਾਰਤ ਦੀ ਸ਼ਿਲ੍ਹਾਂ ਦੀ ਜਾਰਤ ਦੀ ਸ਼ਿਲ੍ਹਾਂ ਦੀ ਜਾਰਤ ਦੀ ਜਾਰਤ ਦੀ ਸ਼ਿਲ੍ਹਾਂ ਦੀ ਜਾਰਤ ਦੀ ਜਾਰਤ ਦੀ ਜਾਰਤ ਦੀ ਜਾਰਤ ਦੀ ਸ਼ਿਲ੍ਹਾਂ ਦੀ ਜਾਰਤ ਦੀ ਜਾਰ

ਭਾਰਤੀ ਸਰਹੱਦ 'ਚ ਨਹੀਂ ਵਸਿਆ ਦੂਜੇ ਦੇਸ਼ ਦਾ ਪਿੰਡ: ਸੀਡੀਐੱਸ

ਜੇਵੇਨਵੰਨ, ਦੇਸ਼ਾਦੂਨ ਦੀ ਵਾਦ ਤ੍ਰਿਜ਼ੀਸ ਸਦਦ (ਸੀਜ਼ੀਵੰਸ) ਸਰਕਤ ਇੰਜ਼ਸ਼ ਜਦਤ ਨੇ ਸਮਝਦ ਕੀਤਾ ਹੈ ਕਿ ਰਵਕੀ ਸਰਕਤ ਦੇ ਦੇਸ਼ਸ਼ ਦੀ ਹੈ ਹੈ ਜੂਹੇ ਦੇਸ਼ਦ ਤੋੜੀ ਤਿੰਦੂ ਨਹੀਂ ਦਹਿੰਦਾ ਉਨ੍ਹਾਂ ਜਿਹਾ ਕਿ ਸਨੂੰ ਦਰਾ ਹੈ ਕਿ ਸਾਡੀ ਸਰਕੱਟ ਕਿੱਸੀ ਹੈ। ਅਸੀਂ ਆਪਣੀ ਜਰਹਣ ਲੱਗਾਂ ਹੈ। ਅਸੀਂ ਆਪਣਾ ਜਰਹਣ ਦੀ ਏਮਰਾਨ ਵੱਧੋਂ ਤਰੀਕੇ ਨਾਲ ਕੀਤੀ ਹੈ। ਅਸੀਂ ਦਿੱਸ਼ ਕਿਸ ਨੂੰ ਵਸਦ ਨਹੀਂ ਜ਼ਿੰਦਾ। ਉੱਤਰਾਕੰਡ ਦੇ ਕਾਰਦੇਗੇ 'ਚ ਚੀਨ ਦੀ ਭਰਤੋਰ 'ਤੇ ਉਨ੍ਹਾਂ ਕਿਹਾ ਕਿ ਜਿੰਦੇ ਹਰ ਉਹ ਆਪਣੀ ਜਰਹਣ ਸਮਝਦਾ ਨੇ, ਉੱਦੇ ਤਾਰ ਉਹ ਆਉਂਦਾ ਹੈ। ਇਸ ਦੀ ਸ਼ਿੰਦੇਤਣ ਦੀ अपनुष्ट () (का दे। तमक दे । प्राच्य कर लंदी है। कार्य हैंग वी अपनी सकार्य 'हे (इसकेंद्र कर इसी है, जा दिल हूं १९३४ की बीज स्टेंग। मीडीबींग सकार करन मेंकस्तरण हैं हुन्जर्यक्र करा मामकार किसा है है इसकार्य 'ਚ ਉਹਦਾਮ 'ਚ ਸ਼ਾਮਿਲ ਹੋਣ ਮੁੱਚੋ ਜਨ: ਮੀਡੀਆ ਨਾਲ ਵਰਿਕਾਰ 'ਚ ਜਨ: ਮੰਡੀਆ ਨਾਜ਼ ਵੱਲਦਾਤਾ 'ਚ ਅਕੁਵਾਰਨ ਪ੍ਰਦੇਸ਼ ਦਾ ਰਾਵਤੀ ਸਗਤੀਵ ਦੇ ਅੰਦਰ ਚੀਨ ਦਾ ਮਿੰਡ ਚਲਾਉਦ ਸਗੇਦੀ ਪ੍ਰਦੇ ਗਏ ਸਵਾਦਾ 'ਤੇ ਉਨ੍ਹਾ ਜ਼ਿਹਾ ਕਿ ਕੀ ਅਮਰੀਕਾ ਨੂੰ ਪਤਾ ਦੇ ਕਿ ਭਾਧਤ ਦੀ ਸਦਸ਼ਦ ਵਿੱਚ ਕੱਧ ਹੈ। ਕੀ ਚੀਨ ਨੂੰ ਪੜਾ ਹੈ ਜਿ ਭਾਵਤ ਦੀ ਸਰਹੱਟ ਜਿੱਥੋਂ ਤੀਕ ਹੈ। ਜਵ ਜਨੂੰ ਜਨਾ ਹੈ ਕਿ ਜਾੜੀ ਸਰਹੱਟ ਵਿੱਚੋਂ ਤਕ ਹੈ।

ਸ਼ਵਿੰਦਰ ਸਿੰਘ ਦੀ ਜ਼ਮਾਨਤ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਕੱਲ੍ਹ

ਰਵੀਂ ਦਿੱਸ਼ੀ (ਪੀਟੀਆਈ) : ਰੂਪਰੰਮ : ਸਾਵਾਵੇਸ਼ੋ ਸਮਝੰ ਦੀ ਲੰਗੇਰਤ ਕੋਰਟ ਨੇ ਮੰਗਤਵਾਰ ਨੇ ਕਿਹਾ ਕਿ ਉਹ : ਕਰਮ ਮਰਵੇਂ ਉਹ ਨੇ ਮੁਦਰੀ ਹਦ वाम भी भी रहें हो वाकार ए करन बार भागी होते ज़ुर में जुद परी बाद पर ए केंद्र में जी । की कार्यन है हामरी दिवारी भावित में, भी की दिवारी भी बादवी बच्चें ए का सदस्य (पूर्वका) बहुत दिवारी में की हों हैं (भटीकार बोर्स defen breaken it meer streeten officer han blee et earner uiten '2 inches ji geerst alet uiten Die '3 beliebes Benhar dealte कि महिले के क्षेत्र कि महिले मुक्त है कि महिले का महिले के कि महिले का महिले कि महिले महिले के महिले (ਅਰਐੱਡਐੱਲ) ਦੇ 2,567 ਕਰੋਤ ਰੂਪਏ ਦੀ ਰਿਵਰੇਗੇ ਦਾ ਦੇਸ਼ ਹੈ। ਦੀਵ ਜਸਤੰਤਰ ਐੱਨਜੀ ਰਖਨ, ਜਸ਼ਹਿਰ ਸੁਸ਼ੀਆਵਾਂਤ ਤੇ ਜਸ਼ਹਿਰ ਹਿਮਾ ਕੋਰਜ਼ੀ ਦੇ ਬੈਂਚ ਤੇ ਦਿੱਤੀ ਪ੍ਰਤਿਸ ਵੱਲੋਂ ਪੰਜ ਜਾਇਜ਼ਨਤ ਜਨਬਲ ਤੁਸਾਹ ਮਹਿਤਾ ਵੀ ਅਪੀਰ 'ਤੇ ਸੁਦਵਾਈ ਮੁਲਜ਼ਦੀ ਜਾ ਇਹੋ ਤੋਂ ਅਪੀਰ 'ਤੇ ਸੁਦਵਾਈ ਮੁਲਜ਼ਦੀ ਜਾ ਇਹੋ ਤੋਂ ਅਬਲੀ ਸੁਦਵਾਈ ਸ਼ਹੀ ਚੀਤਵਾਰ ਦੀ ਜਟੀਜ਼ ਹੈ। ਇਸ ਹੋ ਦੇਸ਼ ਨੇ ਤਰਫ਼ ਦੇਸ਼ ਤੈਜੀ। ਹੈ ਹੋਦ ਜੀਤੀ। ਸੁਖਰਿਮ ਜੋਤਣ 25 ਅਤਰੂਰਤ ਨੂੰ ਇਸ ਮਾਮਰੀ ਨੂੰ ਸੂਤ ਸੁਣਵਾਈ ਗਈ ਦਿੱਤੀ ਹਾਈ ਕੋਸਟ 'ਚ ਭੇਜਣਾ ਚਾਹੁੰਦੀ ਸੀ, ਪਰ ਦਿੱਤੀ ਪ੍ਰਤੇਸ਼ਸ ਦੀ ਆਵਿਕ ਅਮਰਾਬ ਇੱਕ ਦੀ ਸਮਾਨਤ ਇਹ ਕਹਿੰਦੇ ਹੋਏ ਹੋਏ ਹਨ ਕਰ ਦਿੱਤੀ ਸੀ ਕਿ ਉਨ੍ਹਾਂ ਚੋੜਾਂ ਜਦੀ ਗਈ ਜਾਇਹ ਤੇ ਸ਼ਹਿਤ ਰੂਪ ਨਾਲ ਸੀਏ ਗਏ ਪੈਤੇ ਦਾ ਪਤਾ ਤੇ ਸਥਿਤ ਦੂਪ ਨਾਲ ਸੱਚੇ ਗਏ ਪੈਸੇ ਦਾ ਪਤਾ ਲਗਾਉਣ ਲਈ ਉਨ੍ਹਾਂ ਦੀ ਮਿਸਲਤ ਗੂਜੀ ਹੈ।

SGAD COLLEGE, KHADUR SAHIB (TARIN TARAN)

General Secretary, 9979553817, 7914451513

ਐੱਨਸੀਬੀ ਸਾਹਮਣੇ ਪੇਸ਼ ਹੋਇਆ ਪ੍ਰਭਾਕਰ

ਉਸ਼ਸ਼ੀ (ਬੀਟੀਆਸੀ) - ਕਰੂਰ ਕਰਿਸ਼ ਮਾਮਰੇ 'ਚ ਬਿਸ਼ਾਤ ਦਿੱਤੇ ਜਾਣ ਦੇ ਦੇਸ਼ਾਂ ਦੀ ਜਾਰ ਦੇ ਸਿਰਸ਼ਿਤ ਦੇ ਸ਼ਾਣਤਾਰ ਜ਼ਬਾਹ ਪੁਰਾਸ਼ਕ ਜੋਠ ਜਿਣਨਬਾਦ ਨੂੰ ਨਰਾਤਾਰ ਦੂਜੇ ਵਿਜ ਜਾਰਗੋਵਿਕਸ ਸ਼ਹਿਰਸ਼ ਸ਼ਿਊਫ (ਜੇਨਸ਼ੀਸ਼ੀ) ਦੀ ਇਸ਼ੀ ਤੋਂ ਅਸੀਂ ਵਿਸ਼ੀਵਸ਼ टींश के सम्बन्ध के वेदिकता होता है মানাত টু বা প্রকাশনী হৈ ১০ কাঁচিক। বা বাত মান আন বুলালিল নাত্রী নাঁ। বাত্রা নাত্রী প্রকাশন আবুলা লাত্র উপ্রকাশন কার্তাক নাত্রা বিশ্ব নাজক। কার্তাক কার্তাক নাত্রা বা বিশ্ব নাজক। কার্তাক কার্তাক নাত্রা বা বিশ্ব নাজক। বা বালিক লা বিশ্ব মান হৈ বিশ্ব নাত্রা বা বা বালিক লা বিশ্ব মান হৈ বিশ্ব নাত্রা বা কার্তাক। বা বালিক নাত্রা বালিক নাত্রা বা কার্তাক। বা বালিক নাত্রা বা বা বার্তাক বালিক নাত্রা বা বা বার্তাক বালিক নাত্রা বা বা বার্তাক বা বিশ্ব নাত্রা বা কার্তাকী হৈ সূত্র বিশ্ব নাত্রা বা কার্তাকী হা স্থা বিশ্ব নাত্রা বা কার্তাকী হা স্থা বিশ্ব নাত্রা বা বার বা বুলা স্থানিক নাত্রা বা বার বিশ্ব নাত্রা কার্তাক। ਸਿਮਵਾਰ ਨੂੰ ਵੀ ਐੱਟਰੀਵੀ ਨੇ 10 ਐੱਟਿਆ इस किया है। इसेला करने पर किसी हैं

ਕਰ। ਉਹ ਸੰਮਦਾਰ ਸਦੇਰੇ ਹੀ ਜਿਸੀ ਜਾ ਉਹਨੀ ਪ੍ਰੀਰੈ ਸਨ। ਅੰਤਰੀਵੀ ਦੇ ਗਵਾਹ ਸੋਜ਼ੀ ਦੇਸ਼ਾਈ ਦਾ ਸਾਡਿਆਰਫ ਦੇਦਾ ਦਾ ਦਾਅਦਾ ਸ਼ਾਹਰ ਦਾਨੇ ਜੋਣ ਸੀ ਜ਼ਿਲ੍ਹੀ ਸਦੇਰੇ ਇਸ ਗਲਤਨਾਂ 'ਚ ਦੇਦ ਲਗਾਉਰਨਾ ਜਾਂ ਜਿ ਆਜ਼ੀਕਰ ਸਾਣ ਜੀ ਦੁਸ਼ਤ ਸੰਗਰ ਦੇ ਸ਼ਾਹਰ ਦੇਸ਼ਾ ਨੇ ਗੋਸਾਰੀ ਨੂੰ 25 ਅੰਤਰ ਦੀ ਇਲਾਫ ਦੇਸ਼ਾ ਜ਼ਿਲ੍ਹਾ ਦੇ ਸ਼ਾਹਰ ਸੰਗਰ ਜ਼ਿਲ੍ਹਾ ਦੇ ਸਿੰਗ ਦੇ ਦਿਸ਼ਾਂ ਦੇਸ਼ਾ ਸੀ। ਸੰਗਰ ਜ਼ਿਲ੍ਹਾ ਦੇ ਦੇਸ਼ਾ ਸੀ। ਜੋੜਾ ਨੇ ਦਾਅਦਾ ਸੰਗਰ ਜ਼ੁਸ਼ਤ ਦੇਸ਼ਾ ਸੀ। ਜੋੜਾ ਨੇ ਦਾਅਦਾ ਸੰਗਰ ਜ਼ੁਸ਼ਤ ਦੇਸ਼ਾ ਸੀ। ਜੋੜਾ ਨੇ ਦਾਅਦਾ ਸੰਗਰ ਜ਼ੁਸ਼ਤ ਦੇ ਦੇਸ਼ਾ ਜੋ ਜਿਸਾ 'ਚ ਅਤੇ ਸ਼ਾਹਰ ਦੇ ਦੇਸ਼ਾ ਜੋਤਾਂ ਦੇ ਦੇਸ਼ਾ ਤੋਂ ਕਾਲਦ ਸੰਗਰਜ਼ੀ ਨੇ ਆਪਣੇ ਅਧਿਕਾਰਿਆਂ ਦੇਸ਼ਾ ਤੋਂ ਕਾਲਦ ਸੰਗਰਜ਼ੀ ਨੇ ਆਪਣੇ ਅਧਿਕਾਰਿਆਂ ਤੋਂ ਕੁਲਦ day fero folida era 2 az-हिंदी हरता करवेरी है अपने कि

ਕੇਬੀਸੀ–13 ਦੀ ਤੀਜੀ ਕਰੋੜਪਤੀ ਕਿਪਟੋ ਤੋਂ ਕਮਾਈ ਜੇਤੂ ਬਣੀ ਗਵਾਲੀਅਰ ਦੀ ਗੀਤਾ

ਦਿੰਦਰਦੇਨਜੇਂਦ ਜ਼ਿਊਵੇ, ਸੁੰਕਈ : 'ਆਪਣੀਆਂ ਦਿਸ਼ਾਵਾਂ ਨੂੰ ਸਦੀ ਅਤਾ ਨਾ ਜਿੱਥ। ਜੇਕਰ ਵਜੀ ਜ਼ੁਰ ਦੀ ਆਪਣੀਆਂ ਜ਼ਿਕਦਾ ਨੂੰ ਜ਼ਰਮ ਕਰ ਜ਼ਿੰਦਿਰ, ਤਾਂ ਉਸ ਨੂੰ ਛੁੱਦਿਆਂ ਦੀ ਜ਼ਰਦੀਨ ਜ਼ਿੰਦੇ ਜ਼ਿਕਦਿਆਂ ਜ਼ਿਕ ਨਹਿੰਦਾ ਦੀ ਦਿਲੀਵਰੀ ਵੱਖ ਜ਼ਿੰਦ ਦਿੰਦ ु हु अपन रा जनाता कर अववार हार और में फिलीडरों को किस के छाता महिलाई हैं जा हो ही की मोदन में बहु कारकेश के सेट्रा मेंच की हा 100 मार सेट्रा मेंच मोदन के 2 किए कार मार्च मार्च मोदन कार के 2 किए कार मार्च मार्च मार्च के 100 मार्च मार्च मार्च मार्च रा मार्च के 100 मार्च मार्च मार्च मार्च रा मार्च के 100 मार्च मार्च मार्च मार्च रा मार्च के 100 मार्च मार्च मार्च मार्च मार्च मार्च रा मार्च के 100 मार्च म

53 रूप वृद्धिती है सिंदे 15 ਸਵਾਲਾਂ ਦੇ ਸਦੀ ਜਵਾਬ, ਬਿਅਦਰ ਦੇ ਬਾਅਦ ਛੱਡਰੀ ਪਰੀ ਸੀ ਪੜ੍ਹਾਈ, ਪਰ ਜਿਵੀਂ ਦੇ ਹੋਏ ਸਪਨੇ



नेवीली-छ दी जीती नरकरडी लेड्ड ਗਵਾਲੀਅਰ ਦੀ ਗੀਤਾ ਸਿੰਘ ਗੋਰ ਅਮਿਤਾਰ ਸੋਚਨ ਨਾਲ।

ਪੜ੍ਹਾਰ ਪ੍ਰੇਸ਼ ਕ ਸ਼ਸ਼ ਵਿਸ਼ਸ਼ ਜਾਰਗਣ ਨਾਲ : ਅਕਾਰਤ ਸੰਸ਼ਸ਼ ਨਾਲੋਂ। ਜੰਗਰਾ ਦੇ ਕੀਤਾ ਦੇ ਵਿੱਚਦ, ਜੋ ਵਿਚਾਰ : ਰਾਅਦ ਜੋ ਮੜੀ ਨੂੰ ਐਹਮੈਂਟਰੀ ਜਾਰ ਤੋਂ ਮੰਗਰਾ ਦੀ ਐਪਐਸਟੀ ਜਾਰਾ ਵਾਂਦੂਰੀ : ਦੀ ਇੱਕ ਜਾਰਿਕ ਕੀਤੀ ਜਾਰਤ ਤਰਤ 'ਚ ਜੋ, ਪਰ ਉੱਟ ਪੰਜਾਬ ਦੇਵਾ ਵਿੱਚਦਾਰੇਵਾਂ : ਐਹਮੈਂਟਰੀ ਜਾਰ ਤੋਂ ਬਾਅਦ ਜੋ ਤੋਂ ਸਰਤ ਤੇ ਸਾਰੋਸ਼ ਦੀ ਵਾਰੂ ਕੁਝ ਨਹੀਂ ਕਰ ਸਬੀ। ਜੋਜ਼ ਕਰਣਾ ਵਾਂਦੂਰੀ ਦੇ ਪਰ ਉੱਟੇ ਕਰ ਪਰ ਜੋ ਆਪਣੀ ਇੱਕਾ ਨੂੰ ਪਰਮ ਕੀ ਹੋਰ: ਉਸਤੇ ਵਿਕਾਰ ਕੁੜੀ ਸੀ। ਇਸਤ ਤੋਂ ਬਾਅਦ ਇੱਕਾ। ਕੁਝ ਜੋਵੇਂ ਸ਼ਬੀ ਵਾਡੇ ਤੋਂ ਕਰੀ ਹਾਂ ਜੋ ਆਪਣਾ ਪੂਰਾ ਵਿਆਨ ਕੈਪੀਸੀ ਵੇਸ਼ ਦੇਣਾ ਪੜ੍ਹਾਵੀ ਗੋੜਣ ਤੋਂ ਕਰੋਂਦ 15-14 ਸਾਰ। ਉਨ੍ਹਾਂ ਕਰ ਵਿੱਚਾਂ

15-16 ਸਾਲ ਤੋਂ ਕਰ ਰਹੀ ਸੀ ਕਤਨ

ਗੱਤਾ ਦੇਸ਼ਦੀ ਹੈ, 'ਜੋ ਜ਼ਿਲ੍ਹਦੇ ਕਸ਼ਿਕ 12-12 ਜਨ। ਤੋਂ ਕੇਸ਼ੀਸ਼ੀ ਦੀ ਹਾਰ ਸੀਟ 'ਤੇ ਆਉਣ ਦੀ ਕੋਲਿਕ ਕਰ ਕੀ ਸੀ। ਜਾਣ ਹਨ। ਤੋਂ ਹਨਤਾ 'ਚ ਜੋ ਆਫ਼ੀਕਰ ਆਉਣ ਕਰ ਪੜ੍ਹਿੰਦੀ ਹੀ ਵਿੱਚ ਵਾਡਾ ਸੁੱਤੇ ਆਫ਼ੀਰ ਜੀ ਜਿਵਦੇ ਜਿਸ ਵਿੱਚ ਹੋਰ। ਹੋਰ ਦੀ ਜਿਸ 'ਚ ਵਿੱਚ ਅੰਗਰਾਜ਼ ਸ਼ੁਰੂਕਰ ਨੇ ਜਿਹਾ ਕਿ ਤੁਸੀਂ ਇਹ ਹੀ ਹਰ ਇੱਕ; ਤੁਸੀਂ ਇਹ ਕਸ਼ਿਤ ਇਹ Bown O. GOT GO AR AND AN IT HAVE BY UR ANY

ਕਰਨ ਵਾਲਿਆਂ ਨੂੰ ਦੇਣਾ ਪਵੇਗਾ ਟੈਕਸ

ਜਾਬਦਾਰ ਜ਼ਿਊਵੋ, ਨਵੀਂ ਦਿੱਤੀ : ਜ਼ਿਸ਼ਦੇ ਕਰੇਜ਼ੀ 'ਚ ਕਾਵੇਜ਼ਾਰ ਦੇ ਤੇਰੀ ਨਾਲ ਵਧਦੇ ਜ਼ਰਦਾ ਨੂੰ ਦੇਅਦੇ ਹੋਏ ਇੰਡ ਮੰਤਰਾਜ਼ਾ ਹੁਣ ਇਸ ਨੂੰ ਮੁਸ਼ੀ ਤਰ੍ਹਾ ਨੰਗ ਦੇ ਹਾਈਕਾਂ ਦੇ ਕੋਲ-ਉਣਾ ਦਾ ਹੈ ਹੈ। ਮੰਤਰਾਜ਼ੇ ਦਾ ਮੰਨਦਾ ਹੈ ਜਿ ਕੋਈ ਜ਼ਿਲਦਰੀ ਜ਼ਿਸ਼ਦੇ ਤੋਂ ਹੋਣਾ ਜ਼ਰਦਾ ਜ਼ਿਲ੍ਹ ਦੇ ਮਾਰਦਾਜ਼ੀ ਜ਼ਿਸ਼ਦੇ ਤੋਂ ਹੋਣਾ ਜ਼ਰਦਾ ਜ਼ਿਲ੍ਹ ਦਿਅਕਤੀ ਜ਼ੁਸਟੇ ਤੋਂ ਪੈਜਾ ਕਮਾ ਇਹ ਹੈ ਤਾਂ ਉਸ ਨੂੰ ਸਰਕਾਰ ਨੂੰ ਨੰਗਰ ਦੇਸ਼ ਹੀ ਪਦੇਸ਼ਾ। ਵਾਲੇ ਕਿਸਟੇ 'ਤੇ ਦੇਸ਼ਾ ਨੂੰ ਲੋ ਕੇ ਕੋਈ ਦੀ ਸਪਸ਼ਦ ਰਿਹਕਾ ਜਾਂ ਰਿਜ਼ਦੇਰ ਨਹੀਂ ਹਨ ਇਸ ਕਾਰਨ ਜ਼ਿਪਟੋ ਤੋਂ ਵੱਡੀ ਕਮਾਈ ਕਰਨ ਦਾਇਆ ਤੋਂ ਤੋਂ ਵੱਡੀ ਕਮਾਈ ਕਰਨ ਦਾਇਆ ਤੋਂ ਸਰਕਾਰ ਨਿਲਮ ਕਹਿਤ ਵਾਸੂਦੀ ਨਹੀਂ ਜਰ ਪਾ ਵਜ਼ੀ 20 ਨਵੀਰਰ ਤੋਂ ਸ਼ੁਰੂ ਹੋਣ ਵਾਲੇ ਸੀਜ਼ਣ ਦੇ ਸਰਦ ਹੁੰਤ ਹਿਤਦਨਾ जन पर स्वीत 20 उत्तरिकर है पुतु ऐस् बाफे तीतर से तनस तृत विज्ञादरन पर क्रियर करेंगों सी नेतृत्वरात्में हैं से जे सम्बन्ध विदेश में दिश्यर तमानी है। द्विपार करेंगों से विद्वार्थनों तमानी विद्या भी दिश्यरों भी दिश्य भी दिश्य ਟ ਵਰੀਜ਼ ਮਮਸੇ ਦੇ ਇਸਦ ਸੱਤ th this fact and than shall fill ਹੈ। ਸੂਚੇ ਸ਼ੁਮੂਦ ਸਕਾ ਦਰਜ ਨਹੀਂ ਜਹਾ। ਮੈਤਰਨੀ ਦਾ ਮਾਰ ਜਿਹਾਗਾ ਤਿਆ ਕਰ ਜਿਹਾ ਹੈ। ਜੈਗੜੇ ਜੁਝ ਮਹੀਦਿਆਂ 'ਚ ਜ਼ਿਸ਼ਦੀ 'ਚ ਲੋਗੇ ਸਾਲ ਦਾਵਾ ਦੋਇਆ ਹੈ ਤੇ 'ਯੁਕਾਸੂਆਂ ਦੀ ਜ਼ਿਸ਼ਦ ਮੁਤਾਸ਼ਜ਼ ਹੈ ਤੇ 'ਯੁਕਾਸੂਆਂ ਦੀ ਜ਼ਿਸ਼ਦ ਮੁਤਾਸ਼ਜ਼ FOR ALL AND SHARE BY BUT AND AND ਵਿਭਾਗ ਦਰ ਦਾਸ਼ 'ਚ ਇਸ ਨੂੰ ਨੇਜ਼ਸ ਦੇ ਦਹਿਏ 'ਚ ਰੋਸ਼ਮਾਉਣਾ ਚਾਹੁੰਦਾ ਹੈ ।

ਨਾਹਰ ਸਪਾਇਨਿੰਗ ਮਿਲਜ਼ ਲਿਮਟਿਡ

ਰਜਿ. ਦਫ਼ਤਰ : 373, ਇੰਫ਼ਸਟ੍ਰੀਅਲ ਏਰੀਆ 'ਏ', ਲੁਧਿਆਣਾ-141003 CIN : L17115PB1980PLC004341, 한자 : g161-2666000, 한대 0161-2222942 원-현광 : secnem@ownnehor.com/한다면장: www.cwmnehor.com

ਮਿਤੀ 30 ਸਤੰਬਰ, 2021 ਨੂੰ ਮਤਮ ਹੋਈ ਤਿਮਾਵੀ ਵਾਸਤੇ ਸਟੰਡਅਲੋਨ ਅਤੇ ਕੰਸੋਲੀਡੇਟਿਡ ਅਦ-ਆਡਿਟਿਡ ਵਿੱਲੀ ਨਤੀਜਿਆਂ ਦਾ ਸਾਥ

							STATE A
ĦĆ	चंत्रव	Sefes M			4636	FEM Toy	
6	Same and the same of the same	30.8%.500° 40.445/cz	30.58.5321 40.47550	30 84,3026 90-95/02		36:09.3029 Yo-Yifafa	91.09.3621 97.012
1	Planter of alternation	84885.25	73993.95	54711.85	198609.17	75072:37	211060.24
8	was part of a pre / profit plans in Mort	10016.90	13079-50	- 0093.55	21606.01	-0600 00	\$350.49
87	with soft (feet year e); (from it street)	13657.90	1003.51	-1580.35	23881.41	-922.07	4140.40
*	ent soft att the www.comb() (may criff) order() work mail (fleen 2f sorrer) wit for frite wow.com (smil) (fleen 2f mess)	16798.45	12762.90	-675.94	29551.45	-344.62	7900.60
3	trapted also takes or so classed and challen	1003.37	1865.27	1000.57	1803.27	1881.27	1000.37
	evel (ya yanko ever fi da ki) (fadi em el selalta suellor ale les consinone)						87986.57
	gill Den volumber (f. 5), vital of dis eterg) eter / Selegbyr (pub)	27.60	D.M	-481	61.00	-11.00	11.33

රුවේ විශාග ජනවල පනතක ප්‍රශාපත්වන විසා ජනතා ගැන අව වී. මෙම විසා පැතිවරයේ විශ්ම පාලේ පත්වරයේ විශ්ම පත්‍ර ලින්න සම්ප්ර මාසිර් මර්ත්වරයේ (විශ්විති පත්‍රවණ පත්‍ර විශාග පත්‍ර ලින්න මෙම විශ්‍ය දින්න විශ්‍ය දින්න විශ්‍ය විශ්‍ය අවසර සම්ප්රවේ (විශ්‍ය විශ්‍ය විශ්‍ය විසිය) දැන්න දැන් දින්න අති විසාත් අතුම විද්යාල්ග විශ්‍ය පත්‍රවණ දැන්න අති අවසර ද විශ්‍ය පත්‍ර විශ්‍ය විසිය විශ්‍ය දැන දින්න විසාත් විශ්‍ය පරිභාගේ සම්ප්‍ර ලේඛයේ විශ්‍ය පත්‍ර ලේඛයේ සම්ප්‍ අමතර ද විශ්‍ය පත්‍ර විශ්‍ය පත්‍ර ලේඛයේ සහ සම්ප්‍ර ලේඛයෙන සහ සම්ප්‍ර ලේඛයේ සම්ප්‍ර ලේඛයේ සම්ප්‍ර ලේඛයේ සම්ප්‍ර

electric der Particle versit versit habitations wit versionistioner wit dest if "Particle ver-orisinate van Bert Greetrich."

If was in dark in deptice from the first g. in other they had no quit deptice desse states were van de in deut in dark in deptice from the first subfollm after which at a subfollm after it welfallene ver-oristinate rail des and and it will verify which and the form with politicate of more special in the first and and a politicate of more special in the first and and a politicate of more special in the first and a politicate of more special in the first and a politicate of more special in the first and a politicate of more special in the first and a politicate of more special in the first and a politicate of more special in the first special in the first and first the more particle for the politicate for the politicate of the first of the first first.

end one swinter feet body

merce and Sing's (Gwales

ਡੇਂਗੁ ਨੇ ਵੀ ਬਦਲ ਲਿਆ ਰੂਪ ਹਲਕੇ ਬਖ਼ਾਰ 'ਚ ਲੈ ਰਿਹੈ ਜਾਨ

संबोदलंड, कहीं दिन्हें । विका ਬਾਅਦ ਹੁਣ ਭੱਗੂ ਵੀ ਹੁਮ ਸਦਨ ਸ਼ਾਹਮਦੇ ਕਾਰਿਕਾ ਹੈ। ਇਸ ਵਾਵ क्षेत्र ने लेक्ट मार्ड को छ। है ਵਾਲ ਡੇਗੂ ਵੀ ਜਦੋਂ ਪੁਸਟੀ ਹੁੰਦੀ ਹੈ। ਇਹ ਵਾਲਦੇਵਾਂ ਤੁਪ ਹਾਲ ਕਵੇਂ ਇ क्षण अनु साम कुछ हो। अपने अने थे, हैंच अपनेता हुए एका उन हुंचा हैण है। भीते 'च अपनेत जीते के कि कहा कुछ भाईत 'है भी कुछ जीते थे उन्हेंचेन किता है की ना मानदा अन्तर्स मेंगा से राज में सहस के ऐसा किताले का जीव अपनेता के किताले का जीव रच दिन है।

ਰਿਸ਼ਾ ਜ਼ਿਮਾਰੀਆਂ 'ਚ ਪ੍ਰਸੁੱਖ ਤੋਵ 'ਤੇ ਤੌਰੂ, ਮਸੰਤੀਆਂ ਤੇ ਨਿਸ਼ਨਤੁਨੀਆਂ ਬਾਅਬ ਹਨ। ਤੌਰੂ ਦਾ ਪ੍ਰਮੁੱਖ ਸੋਸ਼ਟ ਤੇਰ ਬੁਆਵ, ਸਬੀਵ ਦਵਾ ਤੇ ਬਣਾਬਟ ਹੈ, ਤਰ ਬੁਸ਼ਾ, ਜਾਂਗ ਦਰ ਤੁਸ਼ਾ, ਤਰ ਜ਼ੁਰੂ ਤੋਂ ਜ਼ੁਰੂ ਤੋਂ ਜ਼ੁਰੂ ਤੋਂ ਜ਼ੁਰੂ ਤੋਂ ਜ਼ੁਰੂ ਤੋਂ ਜ਼ੁਰੂ ਜ਼ੁਰੂ ਤੋਂ ਜ਼ਿਸ਼ ਜ਼ੁਰੂ ਤੋਂ ਜ਼ੁਰੂ ਤੋਂ ਜ਼ਿਲ੍ਹਾ ਤੋਂ ਮੁਸ਼ਾਂ ਦੇ ਜ਼ਿਸ਼ ਜ਼ੁਰੂ ਤੋਂ ਜ਼ਿਲ੍ਹਾ ਤੋਂ ਜ਼ਿਲ੍ਹਾ ਮੁਸ਼ਾਂ ਨੂੰ ਜ਼ਿਲ੍ਹਾ ਤੋਂ ਜ਼ਿਲ੍ਹਾ ਤੋਂ ਜ਼ਿਲ੍ਹਾ ਜ਼ੁਰੂ ਤੋਂ ਜ਼ਿਸ਼ ਜ਼ੁਰੂ ਤੋਂ ਜ਼ਿਲ੍ਹਾ ਤੋਂ ਜ਼ਿਲ੍ਹਾ ਮੁਸ਼ਾਂ ਨੂੰ ਜ਼ੁਰੂ ਤੁਸ਼ਾਂ ਤੋਂ ਜ਼ਿਲ੍ਹਾ ਜ਼ਿਲ੍ਹਾ ਜ਼ੁਰੂ ਤੋਂ ਜ਼ਿਲ੍ਹਾ ਤਰ ਜ਼ਿਲ੍ਹਾ ਤੋਂ ਜ਼ਿਲ੍ਹਾ ਜ਼ੁਰੂ ਤੇ ਜ਼ੁਰੂ ਤੋਂ ਜ਼ਿਲ੍ਹਾ ਜ਼ਿਲ੍ਹਾ ਜ਼ੁਰੂ ਤੇ ਜ਼ੁਰੂ ਤੁਸ਼ਾਂ ਜ਼ਿਲ੍ਹਾ ਜ਼ੁਰੂ ਤੇ ਜ਼ੁਰੂ ਤੁਸ਼ਾਂ ਜ਼ਿਲ੍ਹਾ ਪਬੇਟਰੈਟਸ ਦਾ ਪਤਾ ਲਗਦਾ ਹੈ, ਉਦੋਂ ਰਕ ਸੰਘਰੀ ਗੋਰੀਹ ਹੋ ਵਾਈ ਹੈ।

ਇਸੀ ਸਥਿਤ ਸਵਾਜੀ ਵਜਾਨਦ ਸਮਰਾਜ ਦੇ ਮੰਡੀਜਿਨ ਵਿਕਾਰ ਦੇ ਕਾਰਟਰ ਕੀ ਚਰਚਾਰਤੀ ਨੇ ਦੱਤਿਆ ਕਿ ਜ਼ਿਲਬਾਰ ਉਨ੍ਹਾਂ ਦੇ ਇੱਥੇ ਕਾਰੂ ਦੇ ਤਹ ਮਦੀਦ ਭਰਤੀ ਹਨ। ਦਿਨ੍ਹਾਂ 'ਚੋਂ ਜ਼ਿਆਦਾਰਚ ਆਦਿਦੇ ਨੂੰ ਹਰਕੇ ਬੁਆਦ el fearles els perils era fev ਨ ਹੁਣ ਬਹੁਤ ਨੇ ਸਿੰਦ ਨਾਲ ਜਾਂਚ ਵਿੱਚ ਪਸੰਦਰੀਦਨ 10 ਤੋਂ ਸੀ ਕੇ 26 ਵਜਾਬ ਵਿਚਕਰ ਪਾੜੀ ਗਈ। ਜ਼ਿਸਦੇ ਕਾਸ਼ਨ ਉਨ੍ਹਾਂ ਨੂੰ ਬਹੁਤੀ ਕਰਨਾ ਜ਼ਿਆ ਹੈ।

ਮਾਹਰਾਂ ਦੀ ਰਾਇ

 ਪਜੇਟਜੈਟਸ ਡਿੱਗਣ ਤੋਂ ਬਾਅਦ ਮਰੀਜ਼ ਨੂੰ ਲੱਗਦਾ ਹੈ ਪਤਾ = ਫਲਕਾ ਸ਼ੁਕਾਚ ਹੋਣ 'ਤੇ ਵੀ ਤੁਰੇਤ ਤਣਵਾਓ ਛੋੜ੍ਹਾ ਦੀ ਸਾਵ



ਐਂਟੀਬਾਡੀ ਹੋ ਸਕਦੀ ਹੈ ਬਦਲੇ ਰੂਪ ਦੀ ਵਜ੍ਹਾ

ब्रेश्व में उन्हें संख्या है से में ब्राह्म प्रकारकों ने फिरा है कि ਡ, ਪਰਕਾਰਤੀ ਨੇ ਜਿਸ ਦੇ ਜ਼ਿਲ੍ਹੀ ਅਜਿਨ ਤਰਦਾ ਹੈ ਜਿਸ ਜਾਣ ਜ਼ੈਨਾ ਦਿਨਸੇਸ਼ਨ ਤੋਂ ਸ਼ਾਅਦ ਤੌਰ ਸਾਲ ਲੋਕਾਂ 'ਦ ਦਿਸ਼ ਦੂ ਦੇ ਜ਼ਿਲ੍ਹਾ ਦਾ ਜੰਦੇ ਦਨ ਸਗਤ 'ਚ ਉਨ੍ਹਾਂ ਦਾ ਸਮਦਾ ਹੈ ਜਿ ਡੋਗੂ ਨਾਲ ਸਹਿਤ ਦਾ ਜੰਦੇ ਦੇਸ਼ਤੀ ਜ਼ਿਲ੍ਹ ਜਾਵੇਂ ਹੈ। ਜ਼ਿਲ੍ਹਾ ਦਾਨ ਮਰੀਰ ਨੂੰ ਜੋਨਾ ਹੈ ਦੇ ਜ਼ਿਲ੍ਹਾ ਦਾਨ ਮਰੀਰ ਨੂੰ ਜੋਨਾ ਹੈ ਦੇ ਜ਼ਿਲ੍ਹਾ ਦਾਨ ਮਰੀਰ ਨੂੰ ਕੋੜ੍ਹ ਹੋਣ 'ਤੇ ਕੋਸ਼ ਹੁਜ਼ਾਦ ਤਾਂ ਨਹੀਂ ਆ ਇਨ, ਜਾ ਜੀਟਨੀਟਨ ਕੋਸ਼ੀ ਨਾਲ ਕਿੰਦਾ ਕੋੜ੍ਹੀ ਅਧਿਕੇਨ ਜਾਣਦ ਸੰਭੇਦਾ ਕੋੜ੍ਹੀ ਅਧਿਕੇਨ ਜਾਣਦਾ ਕੁੜੀ ਅਧਿਕੇਨ ਜਾਣਦਾ ਕੁੜ੍ਹੀ ਅਧਿਕੇਨ ਜਾਣਦਾ ਕੁੜ੍ਹੀ ਅਧਿਕੇਨ ਜਾਣਦਾ ਕੁੜ੍ਹੀ ਅਧਿਕੇਨ ਜਾਣਦਾ ਕੁੜ੍ਹੀ ਜਾਣਦਾ ਜਾਣਦਾ ਸੰਭਾ ਦਾ ਸੰਕੇ।

ਛੋਗ 'ਤੇ ਕੈਟਰੋਲ ਲਈ ਹਾਈ ਕੋਰਟ ਨੇ ਮੋਗਿਆ ਜਵਾਬ

क चुं । चं चंद्रकर करा वाचा वंदर के आवारण सम्बन्ध क्रेमें करेंग्र, रही दिखी : केंग्र के जीव है के देश कर करा सभी सेवीचे अपने सेवर में मानव विकास के मी माने सेवर में दिखी मानवर के पुष्टारी सेवर में मानवर विकास के मानवर के मिल के दिखी मानवर के पुष्टारी सेवर कार के मानवर्ष है किया माने मान में मानिवर्ष निवाद के प्रकार सारी किया के स्थापन है किया माने माने मानवर्ष के प्रवेश के मानवर्ष मोनी सार्व के स्थापन के प्रकार के किया माने मानवर्ष के प्रवेश कर किया कर माने अपने सुकार माने की किया माने के मानवर्ष के किया माने के मानवर्ष के मी मानवर्ष के मी मानवर्ष कर किया कर माने कर माने के मानवर्ष कर माने के मानवर्ष कर माने कर मा

ਿ ਨਾਹਰ ਪੋਲੀ ਫਿਲਮਜ਼ ਲਿਮਟਿਡ ਤਰਿ: ਬੜਾਤ: 376, ਬਿੰਡਸਟ੍ਰੀਅਸ਼ ਬੇਤੀਆ 'ਬੇ', ਸ਼ੁਸ਼ਿਆਣਾ-141600 CIR: L17119PB1803PLC008600 ਕੋੜ 0161-2605000 ਕੋੜਸ਼ 0161-2222242 ਈ-ਮੋਲ: secnel@ownnahar.com, ਵੈੱਬਸਦੀਏ www.ownnahar.com

ਮਿਡੀ 30 ਸਤੰਬਰ, 2021 ਨੂੰ ਖ਼ਤਮ ਹੋਈ ਤਿਮਾਰੀ/ਅਰਧ ਜਾਲ ਵਾਸਤੇ ਸਟੇਂਡਅਲੋਨ

1	***		beev	201 61211	emaño		(B. Kp. A.	
8	53.500	30.88.3821 wa-white	30.04.3921 40.4563	30.3H.3500	30 88 3521 NY WESTS	30 SH 3029	31.50.500 w/bf/s	
1	gwitte a fax Arrest (Sat)	10790.01	16000.00	7002.36	\$1343.68	13490.34	30061.30	
2	web and also are (box it offer)	3451.00	2965.36	1582.95	4534.44	36.3	6862.61	
3	mediately also are (Sinc St cone);	1898.12	1818.89	12/4:56	3664.21	290.20	8140.6	
4	भक्तो क्राती होता सेवेद स्थानका (स्थानी क्राती क्रात वर्णिक्यु (तेवार के क्रम्बर) भी क्रातीवर भागतक (तेवार के क्षम्बर)	13829.12	8079.07	14450	23887.19	2996.18	NOTHER NOTICE NO	
•	korf : foeled des ikilos (f. s et e il: is (ilie])	1226.48	1200.40	129.40	1226.68	1206-18	129.4	
5	mair (ya yerter mair () ala () (kapi ini di wilatsa kortini din tiro mendi weres)			85	3.5	- 27	26874.96	
7	gill frus wooder if 50 size of the filling) lides / Sabriglicar (park)	167	617	£18	13.85	. 876	20.61	

Select Stars Analise waters with this layers him forces as with in the real workshould from an phaletine function and all the real workshould from an phaletine function which all the water where it is after the function of construction functionally in paletine, you if it is place in a similar function of the particle of the particle

nen store full outster, soon

e#	ese		Selected.			entrace/for		
*		30.84.1801 ser-vriding	38.86.7921 war-wfaffra	30.88.1926 vo.w1251	30.88.3021 HF HT219	30.38.3029 VP +13173	21.30.302 V1902	
1 09	FOR THIS YOUR	10080.01	18503 BI	3798.30	21204.52	1367.26	30029.33	
2 10	H 2 uSer or a	2986.75	2336.30	1902.71	5899.07	366:14	7971.6	
5 the	DESTRUCTION OF STREET	2026.79	1771.80	1594.32	4891.04	2896.11	628140	
4 10	(flikulerses)	14005.7V	38809.79	- 1797.11	35545.50	es1.89	15716.77	
5 pt	Edvar verednet gu edva ed dar eldeligt medialfeldetar (m.)	144	128	E48	16.64	71.40	25.4	

तकाण करत विश्वपत (संभवतीय) (प्रीक्यातियाः (स्थापका) स्तर : स्रीप्रश्च

ਨਾਹਰ ਕੈਪੀਟਲ ਐਂਡ ਫਾਈਨਾਂਸ਼ੀਅਲ ਸਰਵਿਸਿਜ਼ ਲਿਮ

ਰਜਿ. ਦਲਤਰ : 375, ਇੰਡਸਟ੍ਰੀਅਲ ਏਚੀਆ 'ਏ', ਸੂਧਿਆਣਾ-141003 GIN : L43203982008PLC028688 ਕੋੜ ਗੁਰਜ-2655000 ਕਿਸ ਗਰ-2222642 ਈ-ਮੌਲ : secnolo@commahas.com, ਵੇਰਜਾਈਟ : www.commahas.com ਪੰਡੀ 30 ਸਰੰਬਰ , 2021 ਨੂੰ ਸ਼ਤਮ ਚੋਈ ਗਿਆਈ/ਆਵਧ ਸਾਲ ਚਾਸਰੇ ਸਟੇਂਡਅਲੋਨ

ਅਤੇ ਕੰਸੋਲੀਡੇਟਿਡ ਅਣ-ਆਡਿਟਿਡ ਵਿੱਡੀ ਨਤੀਰਿਆਂ ਦਾ ਸਾਰ

FF	det		Service M		- mm	in fiv	months
ě		30.89.3021 30.89.3021	20.88.2921 20.88.2921	30.88.3026 NO.45502	30:58.3021 HO WILES	30 98 3028 949-97501	21.00.3021 w15frs
1	Person it gra week (gts)	1981.99	1990.79	1102.00	1943.58	251473	4758.00
ğ:	west and givery place if others	1819,15	781.20	963.47	2581.38	2907.98	4108.65
3	water and place as (Since 2 strong).	1382.15	940,71	800.65	1992.88	1723.27	2968.00
4	earlund yn ôla ereas jearl naf na pEog (fan it wesjeld in flauwenn plau it men)	3803.54	2610.87	397.35	5414.01	3021 On	566.23
d	Hamilton Books of diese (A streets) (B day (Blog))	607.01	87.31	907.31	107.27	MI ir	807.21
6	met tyx period aven it sta di plugit ins di estatig number dis ten mentregene)	150	2 83	-	- 5		70228.33
	pt this issection in or visit in mings where talkettes beauti	. ner	180	130	11.98	10.78	17.19

Other for classificated in the filter of the filter of the classification of the classif

M	ere	- 1	Sertion No.		4600	PERIODS	
		30.88.3021 W7 W5010	30.86.3921 30.86.3921	30.84.3026 wewfafty	20 38 3101 20 38 3101	30 38 3028 10 11 20 2	21.00.2021 97979
1	Arrier T dis veves	1555.29	1980.79	981.54	29/5.92	2363.56	4539.64
8	from it safter serie.	9584.96	5001.00	967.61	14586.02	1303.49	6368.90
0	for tower provin	1094.09	501.01	(77.37)	11425.04	17.00	6097.14
4	PER PER MINES	14209.48	12067.60	(100.75)	27397.01	2526-01	19291.90
5	pt that is refer in or nice of the other) effects frefer	30.40	34.80	0.46	88.23	010	36.41

(dwarfs) (allerables : 00+00000)